

 Print Page

Sri Guru Granth Sahib

Displaying 831 of

ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥

Jog Jag Nihafal Thih Maano Jo Prabh Jas Bisaraavai ||1||

Know that Yoga and sacrificial feasts are fruitless, if one forgets the Praises of God. ||1||

ਬਿਲਾਵਲੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧

Raag Bilaaval Guru Teg Bahadur

ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥

Maan Moh Dhono Ko Parehar Gobindh Kae Gun Gaavai ||

One who lays aside both pride and attachment, sings the Glorious Praises of the Lord of the Universe.

ਬਿਲਾਵਲੁ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧

Raag Bilaaval Guru Teg Bahadur

ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥

Kahu Naanak Eih Bidhh Ko Praanee Jeevan Mukath Kehaavai ||2||2||

Says Nanak, the mortal who does this is said to be 'jivan mukta' - liberated while yet alive. ||2||2||

ਬਿਲਾਵਲੁ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੨

Raag Bilaaval Guru Teg Bahadur

ਬਿਲਾਵਲੁ ਮਹਲਾ ੯ ॥

Bilaaval Mehalaa 9 ||

Bilaaval, Ninth Mehl:

ਬਿਲਾਵਲੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੮੩੧

ਜਾ ਮੈ ਭਜਨੁ ਰਾਮ ਕੋ ਨਾਹੀ ॥

Jaa Mai Bhajan Raam Ko Naahee ||

There is no meditation on the Lord within him.

ਬਿਲਾਵਲੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੨

Raag Bilaaval Guru Teg Bahadur

ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥

Thih Nar Janam Akaarathh Khoeiaa Yeh Raakhahu Man Maahee ||1|| Rehaao ||

That man wastes his life uselessly - keep this in mind. ||1||Pause||

ਬਿਲਾਵਲੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੩

Raag Bilaaval Guru Teg Bahadur

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੁਆ ਬਸਿ ਜਾ ਕੋ ॥

Theerathh Karai Brath Fun Raakhai Neh Manooaa Bas Jaa Ko ||

He bathes at sacred shrines of pilgrimage, and adheres to fasts, but he has no control over his mind.

ਬਿਲਾਵਲੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੩

Raag Bilaaval Guru Teg Bahadur

ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥

Nihafal Dharam Thaahi Thum Maanahu Saach Kehath Mai Yaa Ko ||1||

Know that such religion is useless to him. I speak the Truth for his sake. ||1||

ਬਿਲਾਵਲੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੪

Raag Bilaaval Guru Teg Bahadur

ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥

Jaisae Paahan Jal Mehi Raakhio Bhaedhai Naahi Thih Paanee ||

It's like a stone, kept immersed in water; still, the water does not penetrate it.

ਬਿਲਾਵਲੁ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੫

Raag Bilaaval Guru Teg Bahadur

ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥

Thaisae Hee Thum Thaahi Pashhaanahu Bhagath Heen Jo Praanee ||2||

So, understand it: that mortal being who lacks devotional worship is just like that. ||2||

ਬਿਲਾਵਲੁ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੫

Raag Bilaaval Guru Teg Bahadur

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥

Kal Mai Mukath Naam Thae Paavath Gur Yeh Bhaedh Bathaavai ||

In this Dark Age of Kali Yuga, liberation comes from the Naam. The Guru has revealed this secret.

ਬਿਲਾਵਲੁ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੬

Raag Bilaaval Guru Teg Bahadur

ਕਹੁ ਨਾਨਕ ਸੋਈ ਨਰੁ ਗਰੁਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥

Kahu Naanak Soee Nar Garooaa Jo Prabh Kae Gun Gaavai ||3||3||

Says Nanak, he alone is a great man, who sings the Praises of God. ||3||3||

ਬਿਲਾਵਲੁ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੬

Raag Bilaaval Guru Teg Bahadur

ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦

Bilaaval Asattapadheaaa Mehalaa 1 Ghar 10

Bilaaval, Ashtapadees, First Mehl, Tenth House:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੧

ਨਿਕਟਿ ਵਸੈ ਦੇਖੈ ਸਭੁ ਸੋਈ ॥

Nikatt Vasai Dhaekhai Sabh Soee ||

He dwells close at hand, and sees all,

ਬਿਲਾਵਲੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੯

Raag Bilaaval Guru Nanak Dev

ਗੁਰਮੁਖਿ ਵਿਰਲਾ ਬੂਝੈ ਕੋਈ ॥

Guramukh Viralaa Boojhai Koe ||

But how rare is the Gurmukh who understands this.

ਬਿਲਾਵਲੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੯

Raag Bilaaval Guru Nanak Dev

ਵਿਨੁ ਭੈ ਪਇਐ ਭਗਤਿ ਨ ਹੋਈ ॥

Vin Bhai Paeiai Bhagath N Hoe ||

Without the Fear of God, there is no devotional worship.

ਬਿਲਾਵਲੁ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੯

Raag Bilaaval Guru Nanak Dev

ਸਬਦਿ ਰਤੇ ਸਦਾ ਸੁਖੁ ਹੋਈ ॥੧॥

Sabadh Rathae Sadhaa Sukh Hoe ||1||

Imbued with the Word of the Shabad, eternal peace is attained. ||1||

ਬਿਲਾਵਲੁ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੯

Raag Bilaaval Guru Nanak Dev

ਐਸਾ ਗਿਆਨੁ ਪਦਾਰਥੁ ਨਾਮੁ ॥

Aisaa Giaan Padhaarathh Naam ||

Such is the spiritual wisdom, the treasure of the Naam;

ਬਿਲਾਵਲੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੦

Raag Bilaaval Guru Nanak Dev

ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥

Guramukh Paavas Ras Ras Maan ||1|| Rehaao ||

Obtaining it, the Gurmukhs enjoy the subtle essence of this nectar. ||1||Pause||

ਬਿਲਾਵਲੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੦

Raag Bilaaval Guru Nanak Dev

ਗਿਆਨੁ ਗਿਆਨੁ ਕਥੈ ਸਭੁ ਕੋਈ ॥

Giaan Giaan Kathhai Sabh Koe ॥

Everyone talks about spiritual wisdom and spiritual knowledge.

ਬਿਲਾਵਲੁ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੧

Raag Bilaaval Guru Nanak Dev

ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥

Kathh Kathh Baadh Karae Dhukh Hoe ॥

Talking, talking, they argue, and suffer.

ਬਿਲਾਵਲੁ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੧

Raag Bilaaval Guru Nanak Dev

ਕਥਿ ਕਹਣੈ ਤੇ ਰਹੈ ਨ ਕੋਈ ॥

Kathh Kehanai Thae Rehai N Koe ॥

No one can stop talking and discussing it.

ਬਿਲਾਵਲੁ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੧

Raag Bilaaval Guru Nanak Dev

ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥

Bin Ras Raathae Mukath N Hoe ॥2॥

Without being imbued with the subtle essence, there is no liberation. ॥2॥

ਬਿਲਾਵਲੁ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੧

Raag Bilaaval Guru Nanak Dev

ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥

Giaan Dhhiaan Sabh Gur Thae Hoe ॥

Spiritual wisdom and meditation all come from the Guru.

ਬਿਲਾਵਲੁ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੨

Raag Bilaaval Guru Nanak Dev

ਸਾਚੀ ਰਹਤ ਸਾਚਾ ਮਨਿ ਸੋਈ ॥

Saachee Rehath Saachaa Man Soe ॥

Through the lifestyle of Truth, the True Lord comes to dwell in the mind.

ਬਿਲਾਵਲੁ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੨

Raag Bilaaval Guru Nanak Dev

ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥

Manamukh Kathhanee Hai Par Rehath N Hoee ||

The self-willed manmukh talks about it, but does not practice it.

ਬਿਲਾਵਲੁ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੨

Raag Bilaaval Guru Nanak Dev

ਨਾਵਹੁ ਭੂਲੇ ਥਾਉ ਨ ਕੋਈ ॥੩॥

Naavahu Bhoolae Thhaao N Koe ||3||

Forgetting the Name, he finds no place of rest. ||3||

ਬਿਲਾਵਲੁ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੩

Raag Bilaaval Guru Nanak Dev

ਮਨੁ ਮਾਇਆ ਬੰਧਿਓ ਸਰ ਜਾਲਿ ॥

Man Maaeiaa Bandhhiou Sar Jaal ||

Maya has caught the mind in the trap of the whirlpool.

ਬਿਲਾਵਲੁ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੩

Raag Bilaaval Guru Nanak Dev

ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥

Ghatt Ghatt Biaap Rehiou Bikh Naal ||

Each and every heart is trapped by this bait of poison and sin.

ਬਿਲਾਵਲੁ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੩

Raag Bilaaval Guru Nanak Dev

ਜੋ ਆਂਜੈ ਸੋ ਦੀਸੈ ਕਾਲਿ ॥

Jo Aanjai So Dheesai Kaal ||

See that whoever has come, is subject to death.

ਬਿਲਾਵਲੁ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੪

Raag Bilaaval Guru Nanak Dev

ਕਾਰਜੁ ਸੀਧੋ ਰਿਦੈ ਸਮ੍ਹਾਲਿ ॥੪॥

Kaaraj Seedhho Ridhai Samhaal ||4||

Your affairs shall be adjusted, if you contemplate the Lord in your heart. ||4||

ਬਿਲਾਵਲੁ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੪

Raag Bilaaval Guru Nanak Dev

ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥

So Giaanee Jin Sabadh Liv Laaee ||

He alone is a spiritual teacher, who lovingly focuses his consciousness on the Word of the Shabad.

ਬਿਲਾਵਲੁ (ਮਃ ੧) ਅਸਟ. (੧) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੫

Raag Bilaaval Guru Nanak Dev

ਮਨਮੁਖਿ ਹਉਮੈ ਪਤਿ ਗਵਾਈ ॥

Manamukh Houmai Path Gavaaee ||

The self-willed, egotistical manmukh loses his honor.

ਬਿਲਾਵਲੁ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੫

Raag Bilaaval Guru Nanak Dev

ਆਪੇ ਕਰਤੈ ਭਗਤਿ ਕਰਾਈ ॥

Aapae Karathai Bhagath Karaaee ||

The Creator Lord Himself inspires us to His devotional worship.

ਬਿਲਾਵਲੁ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੫

Raag Bilaaval Guru Nanak Dev

ਗੁਰਮੁਖਿ ਆਪੇ ਦੇ ਵਡਿਆਈ ॥੫॥

Guramukh Aapae Dhae Vaddiaaee ||5||

He Himself blesses the Gurmukh with glorious greatness. ||5||

ਬਿਲਾਵਲੁ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੬

Raag Bilaaval Guru Nanak Dev

ਰੈਣਿ ਅੰਧਾਰੀ ਨਿਰਮਲ ਜੋਤਿ ॥

Rain Andhhaaree Niramal Joth ||

The life-night is dark, while the Divine Light is immaculate.

ਬਿਲਾਵਲੁ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੬

Raag Bilaaval Guru Nanak Dev

ਨਾਮ ਬਿਨਾ ਝੂਠੇ ਕੁਚਲ ਕਛੋਤਿ ॥

Naam Binaa Jhoothae Kuchal Kashhoth ||

Those who lack the Naam, the Name of the Lord, are false, filthy and untouchable.

ਬਿਲਾਵਲੁ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੬

Raag Bilaaval Guru Nanak Dev

ਬੇਦੁ ਪੁਕਾਰੈ ਭਗਤਿ ਸਰੋਤਿ ॥

Baeth Pukaarai Bhagath Saroth ||

The Vedas preach sermons of devotional worship.

ਬਿਲਾਵਲੁ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੭

Raag Bilaaval Guru Nanak Dev

ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥

Sun Sun Maanai Vaekhai Joth ||6||

Listening, hearing and believing, one beholds the Divine Light. ||6||

ਬਿਲਾਵਲੁ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੭

Raag Bilaaval Guru Nanak Dev

ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਮੰ ॥

Saasathr Simrith Naam Dhrirraaman ||

The Shaastras and Simritees implant the Naam within.

ਬਿਲਾਵਲੁ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੭

Raag Bilaaval Guru Nanak Dev

ਗੁਰਮੁਖਿ ਸਾਂਤਿ ਉਤਮ ਕਰਾਮੰ ॥

Guramukh Saanth Ootham Karaaman ||

The Gurmukh lives in peace and tranquility, doing deeds of sublime purity.

ਬਿਲਾਵਲੁ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੮

Raag Bilaaval Guru Nanak Dev

ਮਨਮੁਖਿ ਜੋਨੀ ਦੁਖ ਸਹਾਮੰ ॥

Manamukh Jonee Dhookh Sehaaman ||

The self-willed manmukh suffers the pains of reincarnation.

ਬਿਲਾਵਲੁ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੮

Raag Bilaaval Guru Nanak Dev

ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥

Bandhhan Thoothae Eik Naam Vasaaman ||7||

His bonds are broken, enshrining the Name of the One Lord. ||7||

ਬਿਲਾਵਲੁ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੮

Raag Bilaaval Guru Nanak Dev

ਮੰਨੇ ਨਾਮੁ ਸਚੀ ਪਤਿ ਪੂਜਾ ॥

Mannae Naam Sachee Path Poojaa ||

Believing in the Naam, one obtains true honor and adoration.

ਬਿਲਾਵਲੁ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੯

Raag Bilaaval Guru Nanak Dev

ਕਿਸੁ ਵੇਖਾ ਨਾਹੀ ਕੋ ਦੂਜਾ ॥

Kis Vaekhaa Naahee Ko Dhoojaa ||

Who should I see? There is none other than the Lord.

ਬਿਲਾਵਲੁ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੯

Raag Bilaaval Guru Nanak Dev

ਦੇਖਿ ਕਹਉ ਭਾਵੈ ਮਨਿ ਸੋਇ ॥

Dhaekh Keho Bhaavai Man Soe ||

I see, and I say, that He alone is pleasing to my mind.

ਬਿਲਾਵਲੁ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੯

Raag Bilaaval Guru Nanak Dev

ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥

Naanak Kehai Avar Nehee Koe ||8||1||

Says Nanak, there is no other at all. ||8||1||

ਬਿਲਾਵਲੁ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੩੧ ਪੰ. ੧੯

Raag Bilaaval Guru Nanak Dev